

ਤੁਰੰਤ ਰਿਲੀਜ਼ ਲਈ

## ਬ੍ਰੈਂਪਟਨ ਵਿੱਚ ਅਰਥ ਮੰਥ ਦਾ ਜਸ਼ਨ ਮਨਾਓ!

*ਪਾਰਕਸ ਕਲੀਨਅਪ, ਸਿਟੀ ਦੇ ਪਹਿਲੇ ਅਰਥ ਡੇ ਐਨਵਾਇਰਨਮੈਂਟਲ ਜਸ਼ਨ ਅਤੇ ਰੁੱਖ ਲਗਾਉਣ ਲਈ ਰਜਿਸਟਰ ਕਰੋ।*

ਬ੍ਰੈਂਪਟਨ, ਓਨਟੈਰੀਓ (1 ਅਪ੍ਰੈਲ, 2022) – ਗ੍ਰੀਨ ਸਿਟੀ (Green City) ਹੋਣ ਵਜੋਂ, ਬ੍ਰੈਂਪਟਨ, ਸਥਿਰਤਾ ਯਤਨਾਂ ਅਤੇ ਵਾਤਾਵਰਣ ਤੇ ਇਸਦੇ ਪ੍ਰਭਾਵ ਨੂੰ ਘਟਾਉਣ ਵਿੱਚ ਲਗਾਤਾਰ ਅੱਗੇ ਵਧ ਰਿਹਾ ਹੈ। ਇਸ ਅਪ੍ਰੈਲ, ਸਿਟੀ ਦੀਆਂ ਕਮਿਊਨਿਟੀ ਵਾਤਾਵਰਣ ਸਬੰਧੀ ਪਹਿਲਕਦਮੀਆਂ ਵਿੱਚ ਹਿੱਸਾ ਲੈ ਕੇ, ਅਰਥ ਮੰਥ (Earth Month) ਦਾ ਜਸ਼ਨ ਮਨਾਓ।

### ਪਾਰਕਸ ਕਲੀਨਅਪ – 1 ਅਪ੍ਰੈਲ

ਬ੍ਰੈਂਪਟਨ ਦਾ ਪਾਰਕਸ ਕਲੀਨਅਪ (Parks Cleanup), 2022 ਲਈ ਜਾਰੀ ਹੈ। ਨਿਵਾਸੀ, 1 ਅਪ੍ਰੈਲ ਤੋਂ 1 ਨਵੰਬਰ ਤੱਕ ਆਪਣੀ ਪਸੰਦ ਦੇ ਕਿਸੇ ਪਾਰਕ ਵਿਖੇ ਸਫ਼ਾਈ ਦਾ ਅਗਵਾਈ ਕਰਨ ਵਿੱਚ ਵਾਲੰਟੀਅਰ ਬਣ ਸਕਦੇ ਹਨ। ਸਿਟੀ, ਮਈ ਵਿੱਚ ਸੰਗਠਿਤ ਸਫ਼ਾਈ ਕਾਰਜਕਰਮਾਂ ਦਾ ਆਯੋਜਨ ਵੀ ਕਰੇਗੀ, ਜਿਹਨਾਂ ਵਿੱਚ ਹਰੇਕ ਵਾਰਡ ਵਿੱਚ ਇੱਕ ਕਾਰਜਕਰਮ ਅਤੇ ਨਾਲ ਹੀ ਮੁਫਤ ਕਮਿਊਨਿਟੀ ਬਾਰਬੇਕਿਊ ਪੇਸ਼ ਕੀਤਾ ਜਾਵੇਗਾ। ਹੋਰ ਜਾਣਕਾਰੀ ਅਤੇ ਮੁਫਤ ਸਮਾਨ ਲਈ ਆਪਣੇ ਕਲੀਨਅਪ ਨੂੰ [www.brampton.ca/cleanup](http://www.brampton.ca/cleanup) ਤੇ ਰਜਿਸਟਰ ਕਰੋ।

### ਐਨਵਾਇਰਨਮੈਂਟਲ ਜਸ਼ਨ ਅਤੇ ਗ੍ਰੋ ਗ੍ਰੀਨ ਅਵਾਰਡਸ ਸਮਾਰੋਹ – 23 ਅਪ੍ਰੈਲ

ਸਿਟੀ ਆਫ ਬ੍ਰੈਂਪਟਨ ਦੇ ਪਹਿਲੇ ਐਨਵਾਇਰਨਮੈਂਟਲ ਜਸ਼ਨ (Environmental Celebration) ਅਤੇ [ਗ੍ਰੋ ਗ੍ਰੀਨ ਅਵਾਰਡਸ \(Grow Green Awards\)](#) ਨਾਲ ਜੁੜੋ! ਸ਼ਨੀਵਾਰ, 23 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ, ਨੋਰਟਨ ਪਲੇਸ ਪਾਰਕ (Norton Place Park) ਵਿਖੇ, ਸਿਟੀ, ਪਰਿਵਾਰ-ਅਨੁਕੂਲਿਤ ਗਤਿਵਿਧੀਆਂ ਦਾ ਆਯੋਜਨ ਕਰੇਗੀ ਅਤੇ ਕਮਿਊਨਿਟੀ ਵਿੱਚ ਐਨਵਾਇਰਨਮੈਂਟ ਲੀਡਰਾਂ ਨੂੰ ਨਵੇਂ ਗ੍ਰੋ ਗ੍ਰੀਨ ਅਵਾਰਡਸ (Grow Green Awards) ਦੇਵੇਗੀ। ਵੇਰਵਿਆਂ ਅਤੇ ਕਾਰਜਕਰਮ ਵਿੱਚ ਰਜਿਸਟਰ ਕਰਨ ਲਈ, [ਇੱਥੇ \(here\)](#) ਕਲਿੱਕ ਕਰੋ।

### ਰੁੱਖ ਲਗਾਉਣਾ – 24 ਅਪ੍ਰੈਲ

ਟੋਰੋਂਟੋ ਰੀਜਨ ਕਨਜ਼ਰਵੇਸ਼ਨ ਅਥਾਰਿਟੀ (ਟੀ.ਆਰ.ਸੀ.ਏ.) (Toronto Region Conservation Authority) (TRCA) ਦੇ ਨਾਲ ਭਾਈਵਾਲੀ ਵਿੱਚ, ਸਿਟੀ, ਐਤਵਾਰ, 24 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ, ਗੋਰ ਮੇਡੋਜ਼ ਕਮਿਊਨਿਟੀ ਸੈਂਟਰ (Gore Meadows Community Centre) ਵਿਖੇ, ਰੁੱਖ ਲਗਾਉਣ ਦਾ ਮੁਫਤ ਕਾਰਜਕਰਮ ਆਯੋਜਿਤ ਕਰੇਗੀ। ਇਸ ਵਾਸਤੇ ਰਜਿਸਟਰੇਸ਼ਨ ਜ਼ਰੂਰੀ ਹੈ। ਵੇਰਵਿਆਂ ਅਤੇ ਰਜਿਸਟਰ ਕਰਨ ਲਈ, [www.brampton.ca/parks](http://www.brampton.ca/parks) ਤੇ ਜਾਓ।

### **ਹਵਾਲੇ**

“ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ ਅਤੇ ਸਥਿਰਤਾ ਅਤੇ ਜਲਵਾਯੂ ਸਬੰਧੀ ਤਬਦੀਲੀ ਦੇ ਯਤਨਾਂ ਵਿੱਚ ਲੀਡਰ ਹੈ। ਬਦਲਾਅ ਦਾ ਹਿੱਸਾ ਬਣੋ – ਇਸ ਮਹੀਨੇ ਪਾਰਕਸ ਕਲੀਨਅਪ ਨਾਲ ਜੁੜੋ, ਰੁੱਖ ਲਗਾਓ ਅਤੇ ਸਾਡੇ ਪਹਿਲੇ ਅਰਥ ਡੇ ਐਨਵਾਇਰਨਮੈਂਟਲ ਜਸ਼ਨ ਅਤੇ ਗ੍ਰੋ ਗ੍ਰੀਨ ਅਵਾਰਡਸ ਸਮਾਰੋਹ ਵਿੱਚ ਸ਼ਾਮਲ ਹੋਵੋ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਦੀਆਂ ਵਾਤਾਵਰਣ ਸਬੰਧੀ ਪਹਿਲਕਦਮੀਆਂ, ਸਾਡੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਅਤੇ ਸਾਡੇ ਸ਼ਹਿਰ ਵਿੱਚ ਪੈਦਾ ਹੋਣ ਵਾਲੀਆਂ ਗ੍ਰੀਨਹਾਊਸ ਗੈਸ ਨਿਕਾਸੀਆਂ ਨੂੰ, 2050 ਤੱਕ 80 ਪ੍ਰਤੀਸ਼ਤ ਤੱਕ ਘਟਾਉਣ ਦੇ ਸਾਡੇ ਸਫਰ ਵਿੱਚ ਸਹਾਇਤਾ ਕਰਨ ਵਿੱਚ ਯੋਗਦਾਨ ਦਿੰਦੀਆਂ ਹਨ। ਮੈਂ ਹਰ ਕਿਸੇ ਨੂੰ ਸਲਾਹ ਦਿੰਦਾ ਹਾਂ ਕਿ ਇਸ ਮਹੀਨੇ ਅਤੇ ਪੂਰਾ ਸਾਲ, ਪਹਿਲਕਦਮੀਆਂ ਵਿੱਚ ਹਿੱਸਾ ਲੈ ਕੇ ਸਾਡੇ ਸ਼ਹਿਰ ਨੂੰ ਸਾਫ ਅਤੇ ਹਰਾ-ਭਰਾ ਰੱਖਣ ਵਿੱਚ ਮਦਦ ਕਰੋ।”

- ਪਾਲ ਵਿਸੇਂਟ (Paul Vicente), ਚੇਅਰ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ, ਰੀਜਨਲ ਕਾਉਂਸਲਰ, ਵਾਰਡਸ 1 ਅਤੇ 5, ਸਿਟੀ ਆਫ ਬ੍ਰੈਂਪਟਨ

“ਅਸੀਂ ਵੱਧ ਹਰੇ-ਭਰੇ ਸ਼ਹਿਰ ਦੇ ਮਿਸ਼ਨ ਤੇ ਹਾਂ, ਜਿਵੇਂ ਕਿ ਕਮਿਊਨਿਟੀ ਐਨਰਜੀ ਐਮਿਸ਼ਨਸ ਰਿਡਕਸ਼ਨ ਪਲਾਨ (ਸੀ.ਈ.ਈ.ਆਰ.ਪੀ.) ਅਤੇ ਟਰਮ ਆਫ ਕਾਉਂਸਿਲ ਪ੍ਰਾਇਰਟੀਜ ਵਿੱਚ ਦਿੱਤਾ ਗਿਆ ਹੈ। ਇਸ ਮਹੀਨੇ, ਮੈਂ ਨਿਵਾਸੀਆਂ ਨੂੰ ਵਾਤਾਵਰਣ ਵਾਸਤੇ ਕੁਝ ਕਰਨ ਦੀ ਚੁਣੌਤੀ ਦਿੰਦਾ ਹਾਂ। ਨਿਵਾਸੀ, ਸਾਡੇ ਪਾਰਕਾਂ ਦੀ ਸਫਾਈ ਵਿੱਚ ਮਦਦ ਕਰ ਸਕਦੇ ਹਨ, ਰੁੱਖ ਲਗਾ ਸਕਦੇ ਹਨ ਅਤੇ ਅਰਥ ਡੇ ਦੇ ਜਸ਼ਨ ਵਿੱਚ ਸ਼ਾਮਲ ਹੋ ਸਕਦੇ ਹਨ ਜਾਂ ਆਪਣੀ ਪਸੰਦ ਦੀਆਂ ਹੋਰ ਗ੍ਰੀਨ ਪਹਿਲਕਦਮੀਆਂ ਪੂਰੀਆਂ ਕਰ ਸਕਦੇ ਹਨ।”

- ਡਗ ਵੁਲੈਨਸ (Doug Whillans), ਸਿਟੀ ਕਾਉਂਸਲਰ, ਵਾਰਡਸ 2 ਅਤੇ 6; ਮੈਂਬਰ, ਐਨਵਾਇਰਨਮੈਂਟ ਐਡਵਾਈਜਰੀ ਕਮੇਟੀ; ਮੈਂਬਰ, ਸੀ.ਈ.ਈ.ਆਰ.ਪੀ. ਕਮਿਊਨਿਟੀ ਟਾਸਕ ਫੋਰਸ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ, ਆਪਣੇ ਜਲਵਾਯੂ ਸਬੰਧੀ ਟੀਚਿਆਂ ਨੂੰ ਪੂਰਾ ਕਰਨ, ਸਥਿਰਤਾ ਵਿੱਚ ਸੁਧਾਰ ਕਰਨ ਅਤੇ ਸਾਡੀ ਕਮਿਊਨਿਟੀ ਵਿੱਚ ਵਾਤਾਵਰਣ ਸਬੰਧੀ ਸਟੈਂਡਰਡਸ ਨੂੰ ਵਧਾਉਣ ਲਈ ਵਚਨਬੱਧ ਹੈ। ਇਸ ਅਪ੍ਰੈਲ ਵਾਤਾਵਰਣ ਸਬੰਧੀ ਪਹਿਲਕਦਮੀਆਂ ਵਿੱਚ ਹਿੱਸਾ ਲਵੋ ਅਤੇ ਹੋਰ ਜਾਣਕਾਰੀ ਲਈ [Brampton.ca](http://Brampton.ca) ਤੇ ਜਾਓ।”

- ਪਾਲ ਮੋਰਿਸਨ (Paul Morrison), ਇੰਟਰਿਮ ਸੀ.ਏ.ਓ., ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](https://twitter.com/brampton), [Facebook](https://facebook.com/brampton), ਅਤੇ [Instagram](https://instagram.com/brampton) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ  
[multiculturalmedia@brampton.ca](mailto:multiculturalmedia@brampton.ca)